

ਤੁਰੰਤ ਰਿਲੀਜ਼ ਲਈ

ਸਿਟੀ 31 ਮਈ ਤੋਂ 6 ਜੂਨ, 2020 ਤੱਕ ਨੈਸ਼ਨਲ ਐਕਸੈਸਿਬਿਲਿਟੀ ਵੀਕ ਮਨਾ ਰਹੀ ਹੈ

ਬ੍ਰੈਂਪਟਨ, ਓਨਟੈਰੀਓ (4 ਜੂਨ, 2020) – ਸਿਟੀ ਆਫ ਬ੍ਰੈਂਪਟਨ 6 ਜੂਨ ਤੱਕ, ਨੈਸ਼ਨਲ ਐਕਸੈਸਿਬਿਲਿਟੀ ਵੀਕ (National AccessAbility Week) ਮਨਾ ਰਹੀ ਹੈ। ਨੈਸ਼ਨਲ ਐਕਸੈਸਿਬਿਲਿਟੀ ਵੀਕ ਵਿੱਚ ਅਪਾਹਜਪੁਣੇ ਵਾਲੇ ਕੈਨੇਡਾ ਵਾਸੀਆਂ ਦੇ ਬਹੁਮੁੱਲੇ ਯੋਗਦਾਨਾਂ ਦਾ ਜਸ਼ਨ ਮਨਾਇਆ ਜਾਂਦਾ ਹੈ। ਨਾਲ ਹੀ ਇਹ, ਪਹੁੰਚ ਯੋਗਤਾ ਅਤੇ ਸ਼ਮੂਲੀਅਤ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਕੰਮ ਕਰਨ ਵਾਲੇ, ਵਿਅਕਤੀਆਂ, ਭਾਈਚਾਰਿਆਂ ਅਤੇ ਕਾਰਜ ਸਥਾਨਾਂ ਨੂੰ ਮਾਨਤਾ ਦਿੰਦਾ ਹੈ।

ਸਿਟੀ ਆਫ ਬ੍ਰੈਂਪਟਨ ਅਤੇ ਇਸਦੀ [ਐਕਸੈਸਿਬਿਲਿਟੀ ਐਡਵਾਈਜਰੀ ਕਮੇਟੀ \(Accessibility Advisory Committee\)](#) ਇਹ ਯਕੀਨੀ ਬਣਾਉਣ ਲਈ ਸਮਰਪਿਤ ਹਨ ਕਿ ਹਰ ਉਮਰ ਅਤੇ ਯੋਗਤਾਵਾਂ ਵਾਲੇ ਲੋਕਾਂ ਨੂੰ, ਬ੍ਰੈਂਪਟਨ ਵਿੱਚ ਰਹਿਣ, ਕੰਮ ਕਰਨ, ਖੇਡਣ, ਘੁੰਮਣ ਅਤੇ ਨਿਵੇਸ਼ ਕਰਨ ਦੇ ਇੱਕੋ ਜਿਹੇ ਮੌਕੇ ਮਿਲਣ। ਐਕਸੈਸਿਬਿਲਿਟੀ ਐਡਵਾਈਜਰੀ ਕਮੇਟੀ (Accessibility Advisory Committee), ਅਪਾਹਜਪੁਣੇ ਵਾਲੇ ਲੋਕਾਂ ਨੂੰ ਇੱਕ ਫੋਰਮ ਪ੍ਰਦਾਨ ਕਰਦੀ ਹੈ, ਜਿੱਥੇ ਉਹ ਮੁੱਦੇ ਅਤੇ ਚਿੰਤਾਵਾਂ ਪ੍ਰਗਟ ਕਰ ਸਕਦੇ ਹਨ। ਇਹ ਸਿਟੀ ਦੇ ਪ੍ਰੋਗਰਾਮਾਂ, ਨੀਤੀਆਂ ਅਤੇ ਪੱਧਤੀਆਂ ਸਬੰਧੀ ਮਾਮਲਿਆਂ ਤੇ ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੂੰ ਸਲਾਹ ਵੀ ਦਿੰਦੀ ਹੈ ਅਤੇ ਉਸਦਾ ਮਾਰਗ ਦਰਸ਼ਨ ਵੀ ਕਰਦੀ ਹੈ।

ਕੋਵਿਡ-19 (COVID-19) ਮਹਾਂਮਾਰੀ ਦੇ ਦੌਰਾਨ, ਸਿਟੀ, ਸੀਨੀਅਰਸ ਅਤੇ ਸੋਸ਼ਲ ਸਪੋਰਟ ਟਾਸਕ ਫੋਰਸਿਜ (Social Support Task Forces) ਦੁਆਰਾ ਅਪਾਹਜਪੁਣੇ ਵਾਲੇ ਨਿਵਾਸੀਆਂ ਨੂੰ ਲਗਾਤਾਰ ਸਹਿਯੋਗ ਕਰ ਰਹੀ ਹੈ। ਇਸ ਸਹਿਯੋਗ ਵਿੱਚ ਗ੍ਰੈਸਰੀ ਖਰੀਦਦਾਰੀ, ਭੋਜਨ ਤੱਕ ਪਹੁੰਚ ਅਤੇ ਵਿਕਲਪਿਕ ਜਾਣਕਾਰੀ ਫੋਰਮੈਟ ਪ੍ਰਦਾਨ ਕਰਨਾ ਸ਼ਾਮਲ ਹੈ। ਪਹੁੰਚ ਯੋਗਤਾ ਸਰੋਤਾਂ ਲਈ ਅਤੇ ਸਿਟੀ ਦੀ ਕਿਸੇ ਵੀ ਪ੍ਰਕਾਸ਼ਿਤ ਜਾਂ ਔਨਲਾਈਨ ਸਮੱਗਰੀ ਨੂੰ [ਵਿਕਲਪਿਕ ਫੋਰਮੈਟਾਂ \(alternate formats\)](#) ਵਿੱਚ ਪ੍ਰਾਪਤ ਕਰਨ ਲਈ, www.brampton.ca ਤੇ ਜਾਓ।

ਰਿਕ ਹੈਨਸਨ ਫਾਊਂਡੇਸ਼ਨ ਐਕਸੈਸਿਬਿਲਿਟੀ ਸਰਟੀਫਿਕੇਸ਼ਨ ਰੇਟਿੰਗ

ਮਾਰਚ ਵਿੱਚ, ਸਿਟੀ ਨੇ ਐਲਾਨ ਕੀਤਾ ਸੀ ਕਿ ਬ੍ਰੈਂਪਟਨ ਨੂੰ ਓਨਟੈਰੀਓ ਦੀਆਂ ਉਹਨਾਂ ਦਸ ਮਿਊਨਿਸਿਪਲਟੀਜ ਵਿੱਚੋਂ ਇੱਕ ਦੇ ਤੌਰ ਤੇ ਚੁਣਿਆ ਗਿਆ ਹੈ, ਜਿੱਥੇ ਲੋਕਲ ਸੰਗਠਨ, ਸਨਮਾਨਸੂਚਕ (ਕੰਪਲੀਮੈਂਟਰੀ) ਰਿਕ ਹੈਨਸਨ ਫਾਊਂਡੇਸ਼ਨ ਐਕਸੈਸਿਬਿਲਿਟੀ ਸਰਟੀਫਿਕੇਸ਼ਨ (ਆਰ.ਐਚ.ਐਫ.ਏ.ਸੀ.) (Rick Hansen Foundation Accessibility Certification) (RHFA) ਵਾਸਤੇ ਅਰਜ਼ੀ ਦੇ ਸਕਦੇ ਹਨ। ਇਹ ਇੱਕ ਅਜਿਹਾ ਪ੍ਰੋਗਰਾਮ ਹੈ, ਜੋ ਰੇਟਿੰਗ ਦਿੰਦਾ ਹੈ ਕਿ ਅਪਾਹਜਪੁਣੇ ਵਾਲੇ ਲੋਕਾਂ ਲਈ ਬਿਲਡਿੰਗਾਂ ਕਿੰਨੀਆਂ ਪਹੁੰਚ ਯੋਗ ਹਨ।

ਬ੍ਰੈਂਪਟਨ ਵਿੱਚ ਗੈਰ-ਲਾਭ, ਜਨਤਕ ਅਤੇ ਨਿੱਜੀ ਸੰਗਠਨਾਂ ਨੂੰ ਮੁਫਤ ਆਰ.ਐਚ.ਐਫ.ਏ.ਸੀ. (RHFA) ਰੇਟਿੰਗ ਦਾ ਫਾਇਦਾ ਉਠਾਉਣ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂ ਜੋ ਉਹ ਆਪਣੀ ਬਿਲਡਿੰਗ ਦੇ ਪਹੁੰਚ ਯੋਗਤਾ ਪੱਧਰ ਨੂੰ ਬਿਹਤਰ ਢੰਗ ਨਾਲ ਸਮਝ ਸਕਣ ਅਤੇ ਸੁਧਾਰ ਕਰਨ ਦੇ ਤਰੀਕਿਆਂ ਦੀ ਪਛਾਣ ਕਰ ਸਕਣ। ਕਾਫੀ ਉੱਚੀ ਰੇਟਿੰਗ ਪ੍ਰਾਪਤ ਕਰਨ ਵਾਲੀਆਂ ਬਿਲਡਿੰਗਾਂ, ਰਿਕ ਹੈਨਸਨ ਫਾਊਂਡੇਸ਼ਨ ਐਕਸੈਸਿਬਿਲਿਟੀ ਸਰਟੀਫਾਈਡ (Rick Hansen Foundation Accessibility Certified) ਜਾਂ ਐਕਸੈਸਿਬਿਲਿਟੀ ਸਰਟੀਫਾਈਡ ਗੋਲਡ (Accessibility Certified Gold) ਬਣਨਗੀਆਂ।

ਨਵੇਂ ਸਨਮਾਨਸੂਚਕ ਆਰ.ਐਚ.ਐਫ.ਏ.ਸੀ. ਪ੍ਰੋਗਰਾਮ ਦੀ ਫੰਡਿੰਗ, ਰਿਕ ਹੈਨਸਨ ਫਾਊਂਡੇਸ਼ਨ ਦੀ ਭਾਈਵਾਲੀ ਵਿੱਚ ਓਨਟੈਰੀਓ ਸਰਕਾਰ (Government of Ontario) ਵੱਲੋਂ ਕੀਤੀ ਜਾਂਦੀ ਹੈ। ਇਸਦਾ ਟੀਚਾ ਭਾਈਚਾਰਿਆਂ ਨੂੰ ਵੱਧ ਪਹੁੰਚ ਯੋਗ ਬਣਾਉਣਾ ਹੈ। ਬ੍ਰੈਂਪਟਨ ਦੀ ਚੋਣ, ਇਸਦੀ ਅਬਾਦੀ ਅਤੇ ਭੂਗੋਲਿਕ ਵੰਨ-ਸੁਵੰਨਤਾ ਕਰਕੇ ਕੀਤੀ ਗਈ ਸੀ। ਬ੍ਰੈਂਪਟਨ ਵਿੱਚ ਲਗਭਗ 25 ਥਾਵਾਂ, ਆਰ.ਐਚ.ਐਫ.ਏ.ਸੀ. ਰੇਟਿੰਗਸ ਲਈ ਯੋਗ ਹੋਣਗੀਆਂ। ਸੰਗਠਨਾਂ ਲਈ www.rickhansen.com/freerating ਤੇ ਅਰਜ਼ੀ ਦੇਣਾ ਲਾਜ਼ਮੀ ਹੈ।

ਆਰ.ਐਚ.ਐਫ.ਏ.ਸੀ. ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ, www.brampton.ca ਤੇ ਜਾਓ।

ਐਕਸੈਸੀਬਿਲਿਟੀ ਅਵਾਰਡਸ

ਐਕਸੈਸੀਬਿਲਿਟੀ ਅਵਾਰਡਸ (Accessibility Awards) ਇੱਕ ਨਾਗਰਿਕ (ਸਿਵਿਕ) ਪਛਾਣ ਪ੍ਰੋਗਰਾਮ ਹੈ, ਜੋ ਬ੍ਰੈਂਪਟਨ ਵਿੱਚ ਉਹਨਾਂ ਵਿਅਕਤੀਆਂ, ਕਾਰੋਬਾਰੀਆਂ ਅਤੇ ਸੰਗਠਨਾਂ ਨੂੰ ਮਾਨਤਾ ਦਿੰਦਾ ਹੈ, ਜੋ ਅਪਾਹਜਪੁਣੇ ਵਾਲੇ ਲੋਕਾਂ ਦੀ ਪਹੁੰਚ ਯੋਗਤਾ ਅਤੇ ਸ਼ਮੂਲੀਅਤ ਦੇ ਪ੍ਰਤੀ ਵਚਨਬੱਧਤਾ ਦਰਸਾਉਂਦੇ ਹਨ।

2020 ਦੇ ਐਕਸੈਸੀਬਿਲਿਟੀ ਅਵਾਰਡਸ ਲਈ ਨਾਮਾਂਕਣ, ਸਤੰਬਰ ਵਿੱਚ ਸ਼ੁਰੂ ਹੋਣਗੇ। ਨਿਵਾਸੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹੋਰ ਜਾਣਕਾਰੀ ਅਤੇ ਇੱਕ ਔਨਲਾਈਨ ਨਾਮਾਂਕਣ ਫਾਰਮ ਲਈ, ਪਤਝੜ ਵਿੱਚ ਸਿਟੀ ਦੀ ਵੈਬਸਾਈਟ ਦੇਖਣ। 2019 ਦੇ ਅਵਾਰਡ ਜੇਤੂਆਂ ਨੂੰ [ਇੱਥੇ \(here\)](#) ਦੇਖਿਆ ਜਾ ਸਕਦਾ ਹੈ।

ਅਵਾਰਡਸ, ਦਸਬੰਰ ਵਿੱਚ ਬ੍ਰੈਂਪਟਨ ਸਿਟੀ ਹਾਲ (Brampton City Hall) ਵਿੱਚ ਦਿੱਤੇ ਜਾਣਗੇ।

ਹਵਾਲੇ

“ਬ੍ਰੈਂਪਟਨ ਇੱਕ ਮੈਜ਼ੈਕ ਹੈ। ਸਿਟੀ, ਅਪਾਹਜਪੁਣੇ ਵਾਲੇ ਲੋਕਾਂ ਲਈ ਰੁਕਾਵਟਾਂ ਦੂਰ ਕਰਨ ਅਤੇ ਸਾਡੇ ਵੰਨ-ਸੁਵੰਨੇ ਭਾਈਚਾਰੇ ਵਿੱਚ ਪਹੁੰਚ ਯੋਗਤਾ ਨੂੰ ਵਧਾਉਣ ਲਈ ਵਚਨਬੱਧ ਹੈ। ਮੈਂ ਸਾਰੇ ਬ੍ਰੈਂਪਟਨ ਵਾਸੀਆਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਨੈਸ਼ਨਲ ਐਕਸੈਸੀਬਿਲਿਟੀ ਵੀਕ ਮਨਾਉਣ ਵਿੱਚ ਸਾਡੇ ਨਾਲ ਜੁੜਨ ਅਤੇ ਸਾਡੇ ਦੇਸ਼ ਵਿੱਚ ਉਹਨਾਂ ਲੋਕਾਂ ਦੇ ਯਤਨਾਂ ਦਾ ਜਸ਼ਨ ਮਨਾਉਣ, ਜੋ ਬ੍ਰੈਂਪਟਨ ਅਤੇ ਕੈਨੇਡਾ ਨੂੰ ਸਾਰਿਆਂ ਲਈ ਪਹੁੰਚ ਯੋਗ ਅਤੇ ਸ਼ਮੂਲੀਅਤ ਵਾਲਾ ਬਣਾਉਣ ਲਈ ਕੰਮ ਕਰ ਰਹੇ ਹਨ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ ਅਤੇ ਰੀਜਨ ਆਫ ਪੀਲ ਦੀਆਂ ਐਕਸੈਸੀਬਿਲਿਟੀ ਐਡਵਾਈਜਰੀ ਕਮੇਟੀਆਂ ਦਾ ਮੈਂਬਰ ਹੋਣ ਦੇ ਤੌਰ ਤੇ, ਮੈਨੂੰ ਮਾਣ ਹੈ ਕਿ ਸਾਡੇ ਮੈਂਬਰ, ਬ੍ਰੈਂਪਟਨ ਨੂੰ ਹਰ ਤਰ੍ਹਾਂ ਦੀਆਂ ਯੋਗਤਾਵਾਂ ਵਾਲੇ ਲੋਕਾਂ ਲਈ ਪਹੁੰਚ ਯੋਗ ਅਤੇ ਸ਼ਮੂਲੀਅਤ ਵਾਲਾ ਬਣਾਉਣ ਵਾਸਤੇ ਕੰਮ ਕਰ ਰਹੇ ਹਨ। ਇਸ ਨੈਸ਼ਨਲ ਐਕਸੈਸੀਬਿਲਿਟੀ ਵੀਕ ਦੇ ਦੌਰਾਨ, ਮੈਂ ਹਰ ਕਿਸੇ ਨੂੰ ਸਲਾਹ ਦਿੰਦਾ ਹਾਂ ਕਿ ਉਹ ਅਪਾਹਜਪੁਣੇ ਵਾਲੇ ਸਾਡੇ ਸਾਥੀ ਕੈਨੇਡਾ ਵਾਸੀਆਂ ਦੇ ਬਹੁਮੁੱਲੇ ਯੋਗਦਾਨਾਂ ਦਾ ਜਸ਼ਨ ਮਨਾਉਣ ਅਤੇ ਬ੍ਰੈਂਪਟਨ ਵਿੱਚ ਅਤੇ ਪੂਰੇ ਦੇਸ਼ ਵਿੱਚ, ਲੋਕਾਂ, ਭਾਈਚਾਰਿਆਂ ਅਤੇ ਕਾਰਜ ਸਥਾਨਾਂ ਨੂੰ ਮਾਨਤਾ ਦੇਣ। ਆਓ ਪਹੁੰਚ ਯੋਗਤਾ ਅਤੇ ਸ਼ਮੂਲੀਅਤ ਲਈ ਰੁਕਾਵਟਾਂ ਨੂੰ ਦੂਰ ਕਰਨ ਲਈ ਕੰਮ ਕਰਨ ਵਾਲਿਆਂ ਨੂੰ ਮਾਨਤਾ ਦੇਈਏ।”

- ਪੈਟ ਫੋਰਟਿਨੀ (Pat Fortini), ਰੀਜਨਲ ਕਾਉਂਸਲਰ, ਵਾਰਡਸ 7 ਅਤੇ 8; ਮੈਂਬਰ, ਸਿਟੀ ਆਫ ਬ੍ਰੈਂਪਟਨ ਐਕਸੈਸੀਬਿਲਿਟੀ ਐਡਵਾਈਜਰੀ ਕਮੇਟੀ; ਮੈਂਬਰ, ਰੀਜਨ ਆਫ ਪੀਲ ਐਕਸੈਸੀਬਿਲਿਟੀ ਐਡਵਾਈਜਰੀ ਕਮੇਟੀ

“ਸਿਟੀ ਵਿਖੇ, ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਬ੍ਰੈਂਪਟਨ ਵਿੱਚ ਹਰ ਉਮਰ ਅਤੇ ਯੋਗਤਾਵਾਂ ਵਾਲੇ ਲੋਕਾਂ ਨੂੰ ਇੱਕੋ ਜਿਹੇ ਮੌਕੇ ਮਿਲ ਰਹੇ ਹਨ। ਨਾਲ ਹੀ, ਅਸੀਂ ਸਾਰਿਆਂ ਲਈ ਸ਼ਮੂਲੀਅਤ ਵਾਲੀਆਂ ਅਤੇ ਲਚਕਦਾਰ ਥਾਵਾਂ ਬਣਾਉਣ ਲਈ ਵਚਨਬੱਧ ਹਾਂ। ਮੈਂ ਪੂਰੇ ਸੰਗਠਨ ਦੇ ਸਟਾਫ ਵੱਲੋਂ ਕੀਤੇ ਜਾਣ ਵਾਲੇ ਕੰਮ ਲਈ ਉਹਨਾਂ ਦਾ ਧੰਨਵਾਦ ਕਰਦਾ ਹਾਂ, ਜੋ ਉਹ ਸਾਡੀਆਂ ਸੇਵਾਵਾਂ, ਪ੍ਰੋਗਰਾਮਾਂ ਅਤੇ ਫੈਸਿਲਿਟੀਜ਼ ਨੂੰ ਸਾਰਿਆਂ ਲਈ ਪਹੁੰਚ ਯੋਗ ਬਣਾਉਣ ਵਾਸਤੇ ਕਰਦੇ ਹਨ। ਮੈਂ ਇਸ ਨੈਸ਼ਨਲ ਐਕਸੈਸੀਬਿਲਿਟੀ ਵੀਕ ਨੂੰ ਮਨਾਉਣ ਵਿੱਚ ਉਹਨਾਂ ਦੇ ਨਾਲ ਜੁੜ ਰਿਹਾ ਹਾਂ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਮਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | Monika.Duggal@brampton.ca